

ਕੰਠ ਮਾਧਦਾ

ਮੰਯੂਰੁ ਮੰਗੀਤ ਕਸਾ ਥੀਨੀ, ਜਾਹਾਜ਼, ਤੇ ਜਾਧਾਰੀ ਹੈ, ਪੈਂਗ
ਲਈ ਬਸਾਬਾਰ ਆਪਣੀ ਯੂਰੁ ਮਹਿਰ ਮਾਧਦਾ ਦੁਆਰੇ ਜਾਹਾਜ਼
ਨੂੰ ਰਕਮਈ ਵੱਡੇ ਭਯੁਰ ਘਟਾਉਂਦੇ ਲਈ ਲੁਗਾਤਾਰ ਜਾਤਿਆਂ
ਨਾਤੇ ਬਿਗਨਤ ਕਰਦਾ ਜਾਇਆ ਹੈ, ਕਿਉਂਕਿ ਉਗਦੀ ਅਫਸਤਾ
ਨਾਤੇ ਮਿਥੀ, ਉਮਦੀ ਕੰਠ ਮਾਧਦਾ ਤੇ ਉਤਪੰਨੀ ਮਹਿਰ
'ਜਾਹੂ' ਨਾਤੇ 'ਜਾਹੂ' ਤੇ ਪਿਰਤਰ ਕਰਦੀ ਹੈ।

ਕੰਠ ਮਾਧਦਾ ਤੇ ਭਾਈ ਜਾਹਾਜ਼ ਘਟਾਉਂ
ਹੈ ਹੈ, ਵੱਖ-ਵੱਖ ਜਾਤਿਆਂ ਵਿਚਿਆਂ ਦੁਆਰਾ ਕੰਠ ਤੋਂ
ਏਤੂਹਾ ਮਾਧ ਛੁਡਾ ਜਾਂ ਬਾਲ੍ਹ ਵਿਛੁਤ ਕਰ ਕੇ ਕੰਠ ਵਿਚਿਆਂ
ਅਨੁਮਾਰ ਕੇਂਦਰੀ ਜਾਹਾਜ਼ ਤੁੜਪੰਨੀ ਕੀਤੀ ਜਾ ਸਕੇ, ਕੰਠ
ਮਾਧਦਾ ਬਚਾਉਂਦੀ ਹੈ, ਥੱਡਮੀ ਪੇਚਾਰਾਂ ਤੇ ਕੰਠ ਮਾਧਦਾ
ਜਾਂ 'ਵਾਈਸ-ਏਫਲਰ' (voice culture) ਸਥਾਨ ਦਾ ਛੁਜੇਗ ਹੈ।
ਜੇ ਜਾਂ ਕੋਈ ਘੜ੍ਹ ਵਿਸ਼ਾਪਕ ਤ੍ਰਿਪ ਵਿਛੁਤ ਪੁੱਛਾਂਦੇ
ਹੋ, ਵਾਈਸ ਕਸ਼ਤ ਹੈ ਮੰਦੀਧੀ ਵਿਛੁਤ ਕਿਵੇਂ ਹੈ:

Voice Culture is a science that deals
with the various processes of cultivation
the human voice to suit musical
requirements. The cultivation of voice
to a considerable degree of perfection
is the aim of voice culture.

ਪੱਛਮੀ ਦੇਸ਼ ਵਿੱਚ ਹਾਂਦਿਸਮ ਕਲਾਇਰ ਦੇ ਮੁੱਤੇ ਨੂੰ ਬੁਧ ਮਨਜ਼ਿਲਾ
ਗਿਆ ਹੈ। ਉਥੋਂ ਮਹਾਰ ਜਾਤੀਆਂ ਦੀ ਨਿੱਖਿਆ ਵਿਗੋਗਾਹ
ਦ੍ਰਿੜ ਨਾਲ, ਕੀਤੀ ਜਾਂਦੀ ਹੈ। ਜ਼ਰੂਰ ਵੱਡੀ ਰਗਤ ਵਿੱਚ ਮਹਾਰ ਮਾਧਾਂ
ਦੇ ਕੌਂਝ ਲੈਂਦੇ ਹੋਏ ਹਨ; ਜਿੱਥੇ ਆਪਣੀ ਜਾਣਾਂ ਨੂੰ ਠੀਕ ਕਰਨ
ਦੇ ਚਾਹਿਆਂ ਵਿਲਕਤੀ, ਹਿਮੈਸ਼ਨਾਂ ਦੇ ਸਿਰੀਖਣ ਸਾਡੇ ਸਿਰੀਸ਼ਨ
ਵਿੱਚ ਮਹਾਰ ਮਾਧਾਂ ਕਰਦੇ ਹਨ।

ਮਹਾਰ ਸੁਧਾਰ ਹਾ ਸੰਭਾਈ ਜਿੰਥੀ ਪੱਛਮੀ ਵਿਲਾਹਾਂ
ਨੂੰ ਮਨੀਰ ਵਿਗੋਗਾਹ ਦੀ ਭੇਤਿਕ ਸਾਧਾਰ ਸਿੱਜਾ ਹੈ ਜਾਤੇ ਉਮੜ੍ਹੀ
ਕਿਥੋਂ ਮਾਧਾਂ ਦੇ ਰੂਪ ਵਿੱਚ ਚੁਣੌਗ ਕੀਤਾ; ਉਥੇ ਭਾਰਤੀ ਸੰਗੀਤ
ਕਲਾ ਵਿੱਚ ਜਾਤੇ ਦੀਮਹਾਰੀ ਤੱਤਾਂ ਨੂੰ ਵਧੇਰੇ ਅੰਦਰਿਆ ਹੈ,
ਇਹੀ ਕਾਨੂੰ ਹੈ ਯਾਚੀਂ ਸੰਗੀਤ ਸਾਮਨਾ ਦੇ ਰੰਬਾਂ ਵਿੱਚ ਸੰਗੀਤ
ਦੇ ਸਿਮ ਸਾਡੇ ਜਾਨੂੰਹੀ ਤੱਤ ਉਤੇ ਘੜ੍ਹ ਘੱਟ ਚਰਚਾ ਕੀਤੀ ਗਈ
ਹੈ।

ਮੁੱਖ ਨੂੰ ਚੁਕੜੀ ਦੁਆਰ ਪਾਪਤ ਜਾਨੰਕ ਹਮਤਾਂ ਵਿੱਚ ਹਾਂਦੀ
ਫੁੱਲ ਹੈ। ਜੂਹੀ ਤੱਤ ਨਿਕੌਂ ਹੋਏ ਸ਼ਾਖਾਂ ਜਾਂ ਹਾਂਡੀ ਵਿੱਚ
ਧੜੀ ਕੁਕੜੀ ਹੀਣੀ ਹੈ; ਅਠੂਤ ਸਿਤਾ ਬੜੀ ਹੈਂਗਾਨੀ ਦੀ ਗੱਢ
ਹੈ ਜਿੰਨੀ ਸਿਤਾ ਮੀਨੀ ਹੈਂਡੀ ਹੈ ਜਿੰਨੀ ਮਾਨੂੰ ਜੈਂਹੀ
ਜਾਂ ਮਹਾਰ ਆਪਤ ਹੋਇਆ ਹੈ, ਮਾਨੂੰ ਜਾਂ ਤਾਂ ਉਮਦਾ ਵਿਕਾਸ
ਕਰਨ ਦੀ ਸ਼ੁਰੂਤ ਹੈ ਜਾਂ ਹੀ ਜਾਨੀ ਜਗਨੀ ਕਰ ਕਰਦੇ ਹਨ।
ਜਾਂ ਮਾਫ ਕੂਠਾਂ ਵੱਧੇ ਜਾਨੀ ਧਾਰੀ ਬਿਨਾਵ ਦੇ ਉਪਰਾਂ, ਤੇ
ਬਲਕਿ ਕਰਦੇ ਹਨ, ਪੂਰੀ ਚੁਕੜੀ ਰੂਪ ਤੋਂ ਚੁਪਤ ਮਹਾਰ ਨੂੰ
ਜਾਂ ਤਾਂ ਬੁਧਾਂ ਦੀ ਤੈਮਨਾ ਕਰਦੇ ਹਨ, ਜਾਤੇ ਰਾਂ ਹੀ
ਕੁਸ਼ਰੀ ਵਿਗੁੜ ਜਾਂ ਦੀ ਧਰਮਾਂ ਕਰਦੇ ਹਨ।

ਇਹ ਕੋਈ ਤੌਰ 'ਤੇ ਜਾਣਾ ਵੇਖਾ ਰਾ ਮੁਗੀਫ਼ਾ ਨਾਲੋਂ ਪੁਭਾਵਸ਼ਾਫ਼ੀ
ਪੈਂਦਾ ਕੁਝਹੋਤੀ ਗਈ ਹੈ ; ਪਈਤੂ ਮੰਗੀਤਕਾਰਿਆਂ ; ਯੂਨੀ ਸਾਮਤਕਾਰ
ਨਾਲੋਂ ਸਥੀਰ ਛਿਕਿਤਸਕਾਂ ਦੇ ਨਾਮੂਨੀਹਕ ਵਿਚਾਰ ਵਿਗੱਤੇ ਉਪਰੋਕ਼ਤ
ਇਹ ਮਹੀਕਾਰ ਕਿ ਇੱਕ ਸਿੱਖ ਗੇਣਾ ਹੈ ਕਿ ਜਾਣਾ
ਪਾਇਹੋਰਤਸ਼ਾਫ਼ੀ ਹੈ । ਜਦਮ ਤੋਂ ਜਾਣਾ ਭਾਵੇਂ ਸਾਡੇ ਸਾਡੇ ਹੈ,
ਪਈਤੂ ਫਾਪਰਵਾਹੀ ਨਾਲ ਤੁਹਾਨੂੰ ਦੇਸ਼ਪ੍ਰਕਾਰ ਤੋਂ ਜਾਂਦੀ ਹੈ ;
ਜਾਣਾ ਨੂੰ ਸਾਡਿਆਮ ਦੇ ਦੁਆਰਾ ਦੇਸ਼ ਤੋਹਾਨੂੰ ਨਾਲੋਂ ਸਾਡੇ
ਬਹਾਇਆ ਜਾ ਬਕਦਾ ਹੈ । ਇੱਤੀ ਕੰਠ ਮਾਧਦਾ ਦਾ ਸਾਡੇ
ਨਾਲੋਂ ਮੰਤੁ ਹੈ ।

ਕੰਠ ਮਾਧਦਾ ਮੰਧੀਧੀ ਕੁਝ ਇਮੇਜ਼ ਤੋਂ

ਕੰਠ ਮਾਧਦਾ ਦੇ ਸੰਤੁਸ਼ਟ ਕਦੀ ਗੱਲਾਂ ਮਹਿਲੀਆਂ ਹਨ :

1) ਆਹਾਰ ਦਾ ਸ਼ਗਾਹ

ਆਹਾਰ ਦਾ ਤੁਤਗਾਹ - ਤੱਜਾਹ , ਝਾਰਖਾਹ
ਤਿਆਂ ਸਥਤਕਾਂ ਇੱਛ ਜਾਣਾ ਦਾ ਸਹੀ ਕਹਾਉ , ਮੱਗਤਾ ਪੁਲਵ
ਖੁਮਾਹ ਕਰਨਾ ; ਜਾਣਾ ਨੂੰ ਸੰਗਲਾ ਨਾਲੋਂ ਫਲੀਕੀ ਰੱਖਣਾ ਜਾਂਤੇ
ਜਾਣਾ ਦੇ ਘਟਤਕ ਜਾਏ ਤੇ ਦੂਗ ਸਿੰਖਾਹ ਰੱਖਣੀ , ਇਨ੍ਹਾਂ
ਗੱਲਾਂ ਦੇ ਧਿਣਾਂ ਗਾਡਿਅਦ ਇੱਛ ਰੱਖਣਾ ਦਹਤ ਜਵੱਹੀ ਹੈ ,
ਇਸੇ ਨਾਲ ਜੀ ਸਹਾਰਾ ਦਾ ਮੁੱਖ ਸਥਾਨ , ਤੁਹਾਨੂੰ ਦਾ ਮੁੱਖ
ਸ਼ਗਾਹ ; ਮੁੱਖ ਤੁਲਾਗਾ ਨਾਲੋਂ ਸਹੀ ਮਹਥ ਸਥਾਨ ਦਾ
ਪੁੰਜਗ ਗਾਹਿਰ ਨੂੰ ਪੁਭਾਵਸ਼ਾਫ਼ੀ ਬਣਾਉਣਾ ਹੈ , ਕੰਠ ਨੂੰ

ਇਸੁਂ ਗਾਹਾਂ ਨੂੰ ਗਾਮਿਲ ਕਰਾ ਪਈ ਕੋ ਮਾਧਨ ਦੀ ਸਹੀ ਸੈਧ ਦੀ ਘੜ੍ਹ ਜ਼ਰੂਰੀ ਹੈ, ਜੋ ਵਿਸੀ ਜੰਗ ਗੁਰੂ ਦੇ ਸਿਰੇਗੁਹ ਵਿੱਚ ਜੀ ਆਈ ਕੀਤੀ ਜਾਵੀ ਆਇਆ ਹੈ।

ਮਹਰ ਮਾਧਨ ਅਤੇ ਅਭਿਆਸ ਵਿਖੀ:

ਮਹਰ ਮਾਧਨ ਦੀ ਵਿਖੀ

ਉਨ੍ਹਾਂ ਵਿੱਚੋਂ ਬਹੁਤ ਹੋਰ ਚਰਚਾ ਕੀਤੀ ਗਈ ਹੈ, ਪ੍ਰਥਮ ਕਸ਼ਾਬਾਰਾਂ ਸਾਡੇ ਜੰਗ ਗੁਰੂਆਂ ਤੋਂ ਪ੍ਰਾਪਤ ਮਹਰ ਮਾਧਨ ਅਧੀਨੀ ਕੁੱਝ ਸਿਰੇਗੁਹ ; ਦੂਜਾ ਛਕਾਰ ਜਾਂ :

ਮਹਰ ਮਾਧਨ ਟਿਕਾਂਤ ਸਾਡੇ ਸ਼ੁਦਧ ਛਿਤ ਕੁਝੀ ਚਾਗੀਵੀ ਹੈ, ਮਹਰੀ ਚਾਰ ਟੱਥੀ ਤੋਂ ਸੱਤ ਟੱਥੀ ਤੱਕ ਮਾਧਨ ਦੁਧੋਂ ਪ੍ਰਾਵਿਸ਼ੁਸ਼ੀ ਕੀਤੀ ਹੈ, ਜੋ ਸਾਧਨ ਫਲੀ ਸਤ੍ਤਾ ਸਤ੍ਤਾ ਪੱਧਰਾਂ ਮਥੁਰ ਸੜਕ (ਸ) ਦੀ ਮਾਧਨ ਕੁਝੀ ਚਾਗੀਵੀ ਹੈ। ਮਹਰ ਨੂੰ ਕੁਝੀ - ਕੁਝੀ ਪ੍ਰਸ਼ਾਸਨਿਕ ਕਰਦੇ ਹੋਏ ਉਮ੍ਮੇਡੀ ਵੱਡੀ ਤੌਰੀਂ ਚਾਗੀਵੀ ਹੈ। ਸਾਧਨ ਮਹਾ ਤਾਹਿਤ ਸਾਫ ਕਰੀ ਚਾਗੀਵੀ ਹੈ, ਜੋ ਸਾਰਿਤ 15-20 ਮੀਟ ਜਾਂ ਜਾਧਾ ਚੱਲਾ ਜਾਂਦੀ ਹੈ ਮਾਧਨ ਦੀ ਮਨੀ ਵਾਧਾ ਛਾਗੀਵੀ ਹੈ, ਜਾਂਤ ਵਿੱਚ ਸਾਰੀ ਗਾਫਾਪ ਦੁਆਰਾ ਸਾਧਨ ਕਰਨ ਦੀ ਵਿਸ਼ੇ ਸ਼ੁਦਧ ਵਿੱਚ ਮੁਕਾਬਲਾ ਕੀਤੀ ਵੀ ਕਰੀ ਚਾਗੀਵੀ ਹੈ, ਮਹਰ ਦੀ ਸੁਗਮੀਤਾ ਦੀ ਜਾਂਚ ਕਈ ਸਰਕਾਰੀ ਗਾਇਕ ਸਾਪੂਦੀ ਕੀਤੀ ਹੈ ਅਤੇ ਸੁਖ ਕੇ ਗਾਇ, ਪੱਤ੍ਰ ਗਾਇਕ ਸਾਡਤ ਹੋਣੀ ਚਾਗੀਵੀ ਹੈ। ਮਹਰ ਸਿਤਾ ਕੀਤਾ

ਉਦੇਗਾ, ਤੁਝਾ ਜੀ ਆਪਣਾ ਆਕੂ ਟਿਕਾਉ ਹੋਵੇਗਾ। ਧਾਰਾ
ਮਾਤ੍ਰ 15 ਮਈ ਦਾ, ਰੂਮਨਿਆ - ਤੀਬੀਗ ਵੱਡੇ ਮੈਕੀਟ ਹਾ ਆਕੂ ਇਥੇ
ਤਾਂ ਮਾਧਨ ਵਰਗ ਨਾਲ ਨਾਫ 60 ਮਈ ਜਾਂ ਇਸ ਤੋਂ ਵੱਧ ਵੀ
ਪੁੰਜ ਮਕਾਨ ਹੈ। ਇਹ ਪਿਆਸ ਰੱਖਣਾ ਚਾਹੀਦਾ ਹੈ ਕਿ ਜਾਗਰਾ
ਕਰੋ ਸਮੇਂ ਮਹੱਤ ਇੱਛੇ ਕੰਪਨੀ ਜਾਂ ਸਰਕਾਰੀ ਹੋ ਜਾਵੇ।
ਕਈ ਕਹੀ 'ਤੁਮ, ਸੁਖਦਾਰ ਦਾ ਤੁਭਾਰੁ ਕਰਾ ਚਾਹੀਦਾ ਹੈ।
ਮੁੜਾਂ ਮਾਧਨ ਤੋਂ ਘਾਲਾਂ ਇਮੇਡੀਅਰ
ਜਾਫ ਪੰਤ ਦੀ ਮਾਧਨ ਕਰੀ ਚਾਹੀਦੀ ਹੈ ਜਦੋਂ ਜਾਹੇ ਪੰਤ
ਇਕੱਲੇ ਮੌਜੂਦ ਸ਼ੇਖੋ ਤੋਂ ਤਾਰ 'ਨ' ਦੀ ਮਾਧਨ
ਕਰੀ ਚਾਹੀਦੀ ਹੈ। ਇਸ ਤੋਂ ਉਪਰੋਤੂ ਜੀ ਮਹੱਤ ਮਾਧਨ ਵੱਖ
ਵੱਧ ਚਾਹੀਦਾ ਹੈ। ਮੁੜ ਮਾਧਨ ਜਾਫ ਜਾਹੇ ਕਈ ਗੁਣ
ਕੀਤੇ ਕਰ ਕੇ ਹੈ। ਜਿਵੇਂ! ਕੰਠ ਤੋਂ ਧੂਹੁੰ ਜਾਪਿਆਰ ਹੋਵਾ,
ਅਮਤਕ ਦਾ ਜਫਕਾ ਹੋਵਾ, ਜਗਾਏਵ ਜਾਣਾ ਦਾ ਠੀਕ ਮਹਾਈ
ਹੋਵਾ, ਮਹਾਮ ਦਾ ਛੇਖਾ ਹੋਵਾ ਜਾਤੇ ਫੌਜਿਸ਼ਮਾ ਦੀ ਕਮਰਤ ਜਾਇ
ਮੁੜ ਮਾਧਨ ਤੋਂ ਘਾਲਾਂ ਜੀ ਮੌਜੂਦ ਮਧੂੰ ਹਿੱਸਤ,
ਗੀਧਾਰ, ਸੰਪਲਾਮ, ਪੈਂਡਾ ਜਾਤੇ ਸੁਭਾਏ ਮਹੱਤ ਦਾ ਜਾਕਿਸ਼ਾਮ
ਕਰਾ ਚਾਹੀਦਾ ਹੈ ਜਾਤੇ ਤੁਮ ਤੋਂ ਉਪਰੋਤੂ ਤਾਰ ਅਥਤਕ ਦਾ।
ਜਦੋਂ ਮੁੜ ਮਧੀਲ ਤੋਂ ਆਰ ਥੇਹਮ ਤੱਕ, ਜਾਹੇਸ ਜਾਗੀ
ਜਾਫ ਕ੍ਰੋਗ ਜਾਣ ਲੈਗੇ, 3) ਜਾਪਿਆਰ ਦਾ ਜਾਕਿਸ਼ਾਮ ਕਰੋਗੇ
ਚਾਹੀਦਾ ਹੈ ਜਾਤੇ ਤੁਮ ਤੋਂ ਘਾਲਾਂ ਹਾਂ ਜਾਕਿਸ਼ਾਮ ਵੱਖ ਵੱਧ
ਚਾਹੀਦਾ ਹੈ।

ਮਹਾਮ ਨਿਯੰਤਰੁ

ਮਹਾਮ, ਮਹੱਤ ਨੂੰ ਤੁਝੀਂ ਕਰਾ ਦਾ

ਛਾਕ੍ਰਿਤ ਮਾਧਾਰੇ ਹੈ, ਅਭ ਤੋਂ ਤੋਂ ਮਹੱਸੂਸ ਇਗਲੜੀ ਵੱਡੇ
ਗਿੰਦੇ ਵਿੱਚ 15-16 ਵਾਹੀ ਮਾਤ ਲੈਂਦਾ ਹੈ, ਸਾਡਾ ਸਾਡਾ
ਮਾਤ ਫੌਂਡੀ ਕਿਆ ਨੂੰ ਬਟਾਇਆ ਜਾ ਸਕਦਾ ਹੈ, ਸਾਡੇ
ਗਿੰਦੇ ਮੁੰਦੇ ਜਕਣੀ ਗਾਫ ਸਿਖੇ ਬਿਖੇ ਕੇ ਪ੍ਰੋਫੀ-ਪ੍ਰੀਫੀ ਘਾਗਰ
ਕੱਢ੍ਹੇ ਦੇ ਸਾਡਾਗ ਗਾਫ ਫੌਂਡੇ ਸ਼ਬਤੀਸ਼ਾਫ਼ੀ ਦੇ ਜਾਂਦੇ ਹਨ।
ਜੀਵਿਗ ਕਰਨ ਗਾਫ ਜਾਣਾ ਵਿੱਚ ਰੈਂਗਤੁਵੀ ਉਤਾਰ-ਛੜਾਓ
ਨਹੀਂ ਜਾਤਿਆ ਜਾਂਦੇ ਜਾਣਾ ਵਿੱਚ-ਵਿੱਚ ਕੁਟਦੀ ਹੋਵੇ।

ਮਹੱਤਵ

ਪੱਛਮੀ ਵਿਤਾਰਕਾਂ ਦੇ ਜਾਣਾ ਦੇ ਅੰਦਰੀਂ
ਵਿੱਚ ਇੰਡੀਆਨ ਕੋਸਥੀਨ ਕੀਤੀ ਹੈ। ਐਨੈਕ ਮੰਗੀਤਕਾਰ, ਯੂਨੀਵਰਸਿਟੀਆਂ
ਵਿੱਚ ਮੰਨੀਆਂ ਜਾਂਦੀਆਂ ਮੰਨੀਆਂ ਹੋਏ ਹਨ, ਜੇਂਤੇ
ਤੇ ਪ੍ਰਤੀਕ੍ਰਿਤ ਹਨ ਕਿ ਜਾਣਾ ਉਤਪੰਨ ਕਰਨ ਫਈ ਮਹੀਨੇ ਦੇ ਵੱਖ-
ਵੱਖ ਅਗਿਆ ਹੋਵੇ ਹਨ। ਇਮਾਰਾਂ, ਫੌਂਡੇਸ਼ਨ, ਮਹਾਂਸੁਫੀ, ਕੈਠ,
ਮਹੱਤਵ, ਜੀਅ, ਜੀਓ ਜਾਂਦੇ ਤਾਂਤ੍ਰ ਜਾਂਦੇ ਮਨੁੱਖੀ ਜਾਣਾਨ ਦੀ ਉਤਪੰਨੀ
ਦੇ ਸਾਥ ਹਾਂ ਇਹ ਸਾਡਾਂ ਦੇ ਮਹੱਸੂਸ ਹੁੰਦੇ ਗਾਫ, ਸਾਧਮੀ
ਤੇ ਸਾਫ ਸੈਲ ਹੁੰਦੇ ਗਾਫ ਜਾਂਦੇ ਹਨ ਉਪੁੰਜੀਵਾਹੁ ਹੁੰਦੇ ਗਾਫ
ਸਾਡੀ ਜਾਣਾਨ ਦੀ ਉਤਪੰਨੀ ਦੇ ਸਕਣੀ ਹੈ, ਇਕਾਗਰ ਮਹੱਤਵ ਦੇ ਗਾਫ
ਸਿਕਾਗਰ ਮਹੱਤਵ, ਗਾਂਧੀਵਾਂ ਦਾ ਮੰਨਿਆ ਜਾਂਦੇ ਹਨ।

ਮੰਗੀਤ ਵਿੱਚ ਕੈਠ, ਸਾਡਾ

ਜਾਂਦੇ ਹਨ ਦਾ ਕੰਮ ਵੱਧੇਂ ਹੈਂਦਾ ਹੈ ਜਿਸ ਤਹਿਂ ਦੀ ਜਾਣਾ ਬੁਝੀਅਤ
ਗਾਂਧੀਵ ਦੇ ਭਮਤਵ ਵਿੱਚ ਹੈਂਦਾ ਹੈ, ਉਹ ਉਤੀ ਜਾਣਾ ਕੈਠ ਵਿੱਚੋਂ
ਕੈਡ੍ਹ ਦਾ ਯਤਨ ਕਰਨ ਹੈ, ਇਕ ਲਈ ਜ਼ਰੂਰੀ ਹੈ ਕਿ ਉਹ
ਸਿਕਾਗਰ ਨੂੰ ਕੋ ਮਹੱਤਵ ਸਹੂਦੇ ਕਰੇ। ਮਹੱਤਵ ਨੂੰ ਸੁਣ੍ਹੇ ਸੁਖਮ

ਥੀਂ ਕਮਾਂ ਦੀ ਧਾਰਿਆਈ ਜਾਤੇ ਉਨ੍ਹਾਂ ਨੂੰ ਜਾਂਚਣ ਦੀ ਜੋਸ਼ਾਤਾ ਥੋਹਰਾ
ਕਰੋ। (ਮਹਾਰਾ ਨੂੰ ਖੁਲ੍ਹਾਵੀ) ਇਸ ਦੇ ਪਛੀ ਜ਼ਰੂਰੀ ਨੂੰ ਕਿਵੇਂ ਢੂਗੀ
ਗਾਈਕ ਵਾਲਕਾਂ ਦਾ ਮੌਜੂਦਾ-ਜੋਜੂ ਵੀ ਪ੍ਰਕਾਰੀ । ਕਿਉਂਕਿ ਜਨ ਮੰਜ਼ੂਦਾਂ
ਅੱਗੇਦੀ ਗਾਈਕਾਂ ਦਾ ਸੰਧਾਰਕ ਕਾਂ ਮਧੂਰ ਕੈਚਿਤ ਹੁਕੂਮ ਨੂੰ ਸੁਣ
ਗੁਪਕ ਫਿਰੈਗਿਆ ਹੈ ਜੇਖਾਂ ਇੱਛੇ ਉਡ ਜਾਵਾਂ ; ਅਮਾਂ ਯਾਰੀ
ਜੂਹੂ ਘਰ ਕਰ ਜਾਂਦੀ ਹੈ । ਹੁਕੂਮ ਬਿਸ਼ੁ ਬਾਠੀਗਾ ਦੇ ਯਹਾਂਵਾਂ
ਇੱਛੇ ਯੋਝੀਆਂ ਤੋਂ ਕਿਸੇ ਰੋਂਕ ਅੱਗੇਦੀ ਗਾਈਕ ਦੇ ਸੰਧਾਰਕ
ਕਾਗਜ਼ ਅੱਗੇਸ਼ਾਪਨ ਧੀਹਿਆ ਰੱਖਿਆ ਹੈ । ਕਿਗਲਾ ਘਰੀਓ ਦੇ
ਉਮਤਾਂ ਅਧਿਕਾਰ ਕਰੀਦ ਥਾਂ ਬੁਤੁੰ ਅੱਗੇਦੀ ਗਾਈਕ ਮਨ ਕਿਹੜੀ
ਮੌਖਿਕ ਕਾਗਜ਼ ਦੇ ਕਿ ਇਸ ਘਰੀਓ ਇੱਛੇ ਦੂਜੇ ਘਰੀਓਵਾਂ ਦੇ
ਮੁਕਾਬਲੇ ਜਿਆਦਾਤਾਰ ਅੱਗੇਦੀ ਜਾਤੇ ਮਧੂਰ ਕੈਚਿਤ ਚਾਹੀਂ ਜਾਂਦੇ
ਹਨ।

ਪਰੀਸ਼ ਮੰਤੁ ਉਪਜਾਰ ਅੰਮ੍ਰਿਤੀਆ

ਮਹਾਰ ਸਾਥਕ ਦੇ ਫਲੀ

ਇਹ ਜ਼ਰੂਰੀ ਹੈ ਕਿ ਉਮਹਾ ਮਨ ਜਾਤੇ ਮਹੀਨੇ ਦੀਆਂ ਯੂਹੇ
ਮਹੱਸੂਸ ਹੋਣੇ । ਇਸ ਫਲੀ ਗਾਈਕ ਨੂੰ ਜਾਣ ਅਗਈ,
ਥਾਰ - ਥਾਰ ਜੁਕਾਮ , ਥੁੰਡਾ , ਯੂਲ . ਮੱਟੀ , ਜਾਨੂੰਦਾ ,
ਨਮੀਸੀਆਂ ਦੇ ਮਤਾਂ ਜਾਤੇ ਥੁੰਗੀ ਮੀਗਤ ਤੋਂ ਬਚਣਾ ਹੁੰਦਾ
ਹੈ । ਥਾਈ - ਥੀਏ ਇੱਛੇ ਚਲਾਈ ਜਾਤੇ ਹੋਰੀ ਗਰਮ ਨਾਂ
ਤੂੰਜਾਂ ਨੂੰ ਤਿਆਗ ਕੇ , ਦੁਧ , ਦੂਜੀ , ਮੌਜੂਦ , ਪਾ
ਨੀਏ ਥੰਮੀਟਰੇ ਥਹਾਰਖਾਂ ਦਾ ਮੈਂਦ ਕਰਕਾ ਢਾਗੀਓ ਹੈ,
ਕੈਥ ਦੇ ਫਲੀ ਕੁਝ ਅੰਮ੍ਰਿਤੀਆਂ , ਜਿਵੇਂ : ਅੱਗੇਦੀ , ਛੋਂਗ ,
ਮਿਜ਼ਾਗੀ , ਕਾਲੀ ਮਿਛਾ , ਇਕਾਈ , ਮੈਂਡ , ਹਰੜ ,

ਆਇਕ ਆਇਕ ਦੀ ਗਾਫ - ਗਾਫ ਸਹੱਲ ਹਵਾ , ਬਮਰਤ ਜਾਂ
ਹਸਕਾ ਭੋਜ ਪਾਤਕਾਰੀ ਹੈ । ਮਹਰ ਨੂੰ ਮੁਹਰ ਘਣਾਉਣ ਯਦੀ
ਪੈਂਧੁਂ ਝਾਬਿਤ ਮਾਧਨਾਂ ਦਾ ਹੈਥ ਹੈ ਅਤੇ ਉਪਯੋਗ ਪਾਤਕਾਰੀ ਹੈ।
ਮੁਦਰਾ ਦੇਸ਼

ਮਹਰ ਨੂੰ ਹੋ ਤਹਿਤ ਗਾਫ ਮੁਗੀਸਾ ਘਣਾ ਕੇਂਦਰ ਦੀ
ਧਾਨਦ , ਤੁਸਾ ਮਰੀ ਛੁਜੋਗ ਜਾਂ ਆਤਿਕਾਮ ਦੌਰਾਨ ਤੁਲਖ ਹੈ
ਵਾਸੀ ਜ਼ੋਗਾਂ ਤੋਂ ਗਾਇਕ ਦਾ ਘਣਦਾ ਘਣਤ ਜ਼ਰੂਰੀ ਹੈ। ਗਾਇਦ
ਮਰੀ ਚੀਜ਼ਾਂ ਜਾਂ ਕੰਧਾਂ ਆਵਾਜ਼ ਨਿਵਹਣਾ , ਆਵਾਜ਼ ਦਾ ਕੇ
ਗਾਉਣਾ , ਉਪਰ ਨੀਤੀ ਦੇਖਣਾ , ਜਾਂ ਪੱਧੀ ਮੁੜਨਾ , ਹੋਰ ਵਿੱਚ
ਗਾਉਣਾ , ਮੁੱਖ ਧੌਰ ਚਲਣਾ , ਮੈਡ ਲੈਣਾ ਕਰਨਾ , ਮਾਰ ਕਿਛੇ
ਦਾ ਜ਼ਾਨੂੰਹਿਤ ਢੇਗ ਆਇਕ ਮੁਦਰਾ ਦੇਸ਼ ਹੈ। ਜੈਕਰ ਗਾਇਤ
ਹੈਂਡ ਜੀ ਪਿਛੁਂ ਵੈਲ ਯਿਨ੍ਹਾਂ ਦਾ ਇੱਤਾ ਗਿਣਨਾ , ਤਾਂ ਕਿਥੇ
ਦੇਸ਼ ਤੁਲਖ ਨੂੰ ਵੀ ਗਾਇਕ ਮੰਦਰਜ ਨੂੰ ਸਨੌਰ ਕਰ ਦਿੰਦੇ
ਹਨ।

ਕਠ ਮਾਧਨਾਂ ਦੇ ਲਾਭ

ਫਿਜੀਮਤ ਜਾਂ ਤੁਹਿਤ ਢੇਗ ਗਾਫ
ਕੀਤੀ ਗਈ ਕੱਠ ਮਾਧਨਾਂ ਗਾਫ ਦੀ ਗਾਇਕ ਦੀ ਆਵਾਜ਼
ਵੂਪ ਹੁਣ , ਜਾਤੀ ਹੁਣ , ਮਥਾਨ ਹੁਣ ਕੀਂਹਣ ਕਰ ਸੋਂਦੀ ਹੈ ,
ਕਿਥੁਂ ਪੁਗ ਹੋ ਜਾਂਦੇ ਹਨ। ਮਹਾਮ ਹੈਂਡ ਵਾਧਾ ਤੂਹਾਂ ਹੈ ;
ਟੂਕ੍ਰੇ , ਜਾਤੀ , ਹਿਠਾ , ਮੁੱਖ ਜਾਂ ਮੁੜਕ ਨੂੰ ਬਲ
ਖਾਸਦਾ ਹੈ । ਇਹੁਂ ਮਤ ਹੋ ਜਿੱਤੁੰਹਾਂ ਜਾਵਾਂ ਤੁਨੌਜਾ ਫਲ
ਮਧੂਰ ਜਾਂ ਮੁਗੀਸਾ ਘਣ ਜਾਂਦੀ ਹੈ ।

ਉਪਰੋਕਤ ਮਤ ਤੱਤੀ ਨੂੰ ਦੇਖਦੀ ਹੈ

ਇਸ ਮੰਤ੍ਰੀ ਤੋਂ ਚੁਪਿਆ ਜਾ ਸਕਦਾ ਹੈ ਕਿ ਕਿਥੋਂ ਮਾਧਾਰਾ ਤੋਂ
ਨਿਖਲਾਂ ਆਏਂਹਾਂ ਇੱਤੇ ਸ਼ਵਾਹਤਾ ਛਾਪੜ ਕੀਤੇ ਜਾ ਸਕਦੇ
ਮੰਗੀਤ ਕਰਾਂਦ ਇੱਤੇ ਜਾਂਕੇ ਸ਼ਾਸਤੇ ਮੰਗੀਤਕਾਰੀ ਦੇ ਉਹਾਂ
ਜਾਂ, ਪ੍ਰਿਣਾਂ ਦੇ ਕਿਥੋਂ ਮਾਧਾਰਾ ਨਾਲ ਜਾਵਾਹ ਦੀ ਉਪਯੋਗੀ
ਘਟਾਉਣਾ ਹੋ ਜਾਂ ਮਨੁ ਚਾਹੀਂਪੀ ਛਾਪੜ ਕੀਤੀ ਹੋ,
ਇਹੁਂ ਇੱਤੇ ਚੀਡੀ ਇਮਨੂੰ ਇਠੀਥਰ ਚੁਲ੍ਹਮਰਰ, ਮੰਗੀਤ
ਮਾਹੀਤੀ ਪੀਡੀ ਤੁਕੋਂਗ ਨਾਲ ਜਾਵੇ ਦੇ ਸਮ ਇਸੂਸ
ਤੋਂ ਹੋਰੇ ਜੋਗ ਜਾ।

ਲਾਯੁਫਿਲ ਜਿਲਿਆ ਅਭਿਆਵਾਂ ਇੱਤੇ
ਮਮੇਂ ਦੀ ਧਾਰ ਨਾਂ ਸਿਖਾਵਿੰਦ ਚਾਠਕੁਮ ਹੁਣ ਰਾਮੁ,
ਝੂਠ ਮਾਧਾਰਾ ਵੈਧ ਘੜ ਘੱਟ ਪਿਲਾਹ ਪਿਤਾ ਜਾ ਰਿਗ
ਹੋ, ਮੰਗੀਤ ਦੇ ਇਸ ਜਾਂਦ ਕਰੂਗੇ ਜਾਂਦੇ ਚੁਪਿਆਦੀ
ਤੋਂ ਹੱਕ ਪਿਲਾਹ ਦੇਣਾ ਘੜ ਕਰੂਗੇ ਹੋ।